



# AJOONI BIOTECH LIMITED

Regd. Office: D-118, Industrial Area, Phase VII, Mohali-160055 (Pb.)

Phone: 0172-5020758-69 Website: www.ajoonibiotech.com

E-mail: ajooni.biotech@gmail.com / info@ajoonibiotech.com

CIN: L85190PB2010PLC040162

Date: 19/05/2023

To,

National Stock Exchange of India Ltd  
Exchange Plaza, Plot no. C/1, G Block,  
Bandra- Kurla Complex, Bandra (E)  
Mumbai - 400051

**Subject: Compliance under Regulation 47 of the SEBI (Listing Obligations and Disclosure Requirements) Regulations, 2015. Newspaper Publication of Audited Standalone Financial Results for the Quarter Ended on 31<sup>st</sup> March, 2023.**

**SYMBOL: AJOONI**

Dear Sir/Madam

Pursuant to Regulation 47 of the SEBI (Listing Obligations and Disclosure Requirements) Regulations, 2015, please find the enclosed Newspaper Publication of Audited Standalone Financial Results for the Quarter Ended on 31<sup>st</sup> March, 2023, published in the newspapers viz., "Business Standard" (in English Language) and "Desh Sewak" (in Regional Punjabi Language) dated 19<sup>th</sup> May, 2023.

Kindly take the same on your record.

Thanking You,

Yours Truly,

**For AJOONI BIOTECH LIMITED**

JASJOT SINGH Digitally signed  
by JASJOT SINGH  
Date: 2023.05.19  
17:22:30 +05'30'

**Jasjot Singh**  
**Managing Director**  
**DIN: 01937631**

**AJOONI BIOTECH LIMITED**  
 CIN : L85190PB2010PLC040162  
 Regd. Office: D-119, Industrial Area Phase-7 Mohali, Punjab-160059  
 Extract of Audited Standalone Financials Results for the Quarter and Year ended 31.03.2023

Sl. No.	Particulars	STANDALONE		(Rs. in Lakhs)
		Quarter ended 31.03.2023	Year ended 31.03.2023	
1	Total Income from Operations	4151.74	7478.17	2052.61
2	Net Profit/(Loss) for the period (before Tax, Exceptional and extraordinary items)	84.66	157.68	4.66
3	Net Profit/(Loss) for the period before Tax (after Exceptional and extraordinary items)	84.66	157.68	4.66
4	Net Profit/(Loss) for the period after Tax (after Exceptional and extraordinary items)	53.92	112.46	-6.13
5	Total Comprehensive Income for the period (Comprising Profit for the period (after tax) and Other Comprehensive Income (after tax))	239.99	298.53	42.78
6	Equity Share Capital	1752.27	1752.27	-100.55
7	Basic and Diluted Earnings Per Share (of Rs. 1/- each) for continuing and discontinued operations	0.31	1.54	-0.08

NOTE: 1. The above is an extract of the detailed format of Audited Financial Results filed with NSE Limited (www.nseindia.com) under Reg. 33 of the SEBI (LODR) Regulations, 2015. The full format of Annual Financial Results are available on the websites of the Stock Exchange(s) and on the website of the Company (www.ajoonibiotech.com).  
 Date: 18.05.2023  
 For Ajooni Biotech Limited  
 Jasjeet Singh, Managing Director



**TILAK RAJ CHADHA INSTITUTE OF MANAGEMENT AND TECHNOLOGY (TIMT), YAMUNA NAGAR ORGANISED A FELICITATION CEREMONY OF ITS STUDENTS**

Tuesday May 16, 2023 TIMT, Yamuna Nagar organised the felicitation ceremony in order to felicitate the students who have achieved various positions in the personality development activities conducted by the Institute from time to time. The Institute has a tradition of organising the ceremony after the end of every semester, in which certificates and prizes are distributed to the students who have won the activities held in the institute.

Aditya Jain, Bhavnaveet Kaur, Ishika, Karishma and Krish of BCA first, second and third year. Students also appreciated the efforts of the Department for putting its continuous efforts towards their personality enhancement and building their confidence level. They shared that these type of activities are also adding value to their resumes and are helpful for their placements as well. Director, Dr Vikas Daryal, shared that the Institute has the tradition of felicitating the students department wise. He added that these ceremonies are organised to motivate the students to participate more by showcasing their hidden talent and also for imbuing team building skills among the students. He added, learning every aspect of life will help students become good human beings and be successful in life.



On the day, students of Computer Application Department (BCA), who were the winners in various individual level and group activities, were felicitated which were categorised as various activities - English level coaching and lifelong skills, blood donation, poster making, PDP activities like group discussion, role play and Johari Window, body of words and many more. The Director Dr Vikas Daryal and Head Department of Computer Applications, and other faculties along with students of the department were the attendees of the event. More than 180 students of the department were felicitated on this day. The students who got maximum certificates were also awarded with mementos in order to keep their spirits high for the future. The Maximum certificate awardees are Saloni Dhiman,

**TATA CAPITAL HOUSING FINANCE LIMITED**  
 Registered Address: 11th Floor, Tower A, Peninsula Business Park, Ganga Nagar, Sector-26A, Chandigarh - 160013.  
 Branch Address: TATA CAPITAL HOUSING FINANCE LIMITED, Sec-20, 2nd Floor, Sector-26-A, Chandigarh 160012

**NOTICE FOR SALE OF IMMOVABLE PROPERTY**  
 (Under Rule 6(i) read with Rule 9(i) of the Security Interest (Enforcement) Rules 2002)

E-Auction Notice for Sale of Immovable Assets under the Securitisation and Reconstruction of Financial Assets and Enforcement of Security Interest Act, 2002 read with Rule 6(i) and Rule 9(i) of the Security Interest (Enforcement) Rules, 2002. Notice is hereby given to the public in general and in particular to the below Borrower and Co-Borrower, or their legal heirs/representatives (Borrowers) in particular that the below described immovable property mortgaged to Tata Capital Housing Finance Ltd. (TCHFL), the Possession of which has been taken by the Authorised Officer of TCHFL, will be sold on 21-06-2023 on "As is where is" & "As is what is" & "Whatever there is" basis for recovery of outstanding dues from below mentioned Borrower and Co-Borrowers. The Reserve Price and the Earnest Money Deposit is mentioned below. Notice is hereby given that, in the absence of any postponement/discontinuance of the sale, the said secured asset / property shall be sold by E-Auction at 2.00 PM on 21-06-2023. The sealed envelopes containing Demand Draft of EMD for participating in E-Auction shall be submitted to the Authorised Officer of the TCHFL on or before 20-06-2023 till 5.00 PM. At Branch address TATA CAPITAL HOUSING FINANCE LIMITED, Sec-20, 2nd Floor, Sector-26-A, Chandigarh 160012.

The sale of the Secured Asset/ Immovable Property will be on "as is where condition is" as per brief particulars described herein below:

Sl. No.	Loan A/c. No.	Name of Borrower(s) / Legal Representative / Guarantor(s)	Amount as per Demand Notice	Reserve Price	Earnest Money	Type of Possession
1.	07001001000007	Mr. Ajay Singh S/O Mr. Ram Ash Singh, Mrs. Meera Devi W/O Mr. Ajay Singh M/O Book Binding Work Through Its Proprietor Mr. Rishi Kumar S/O Mr. Ashok Kumar	Rs. 17,52,324/- (Rupees Seventeen Lakh Fifty Two Thousand Three Hundred Twenty Four Only)	Rs. 23,71,700/- (Rupees Twenty Three Lakh Seventy One Thousand Seven Hundred Ten Only)	Rs. 2,37,170/- (Rupees Two Lakh Thirty Seven Thousand Seven Hundred Ten Only)	Physical
2.	10339632	Mr. Amarjeet Singh M/s. Kalinga Kaur M/s. Gurmeet Singh	Rs. 56,73,451/- (Rupees Fifty Six Lakh Seventy Three Thousand Four Hundred Fifty One Only) & 11-06-2021	Rs. 70,04,375/- (Rupees Seventy Lakh Four Thousand Three Hundred Seventy Five Only)	Rs. 7,00,438/- (Rupees Seven Lakh Four Hundred Thirty Eight Only)	Physical

**Description Of The Immovable Property:** All That Piece And Parcel Of The All That Piece & Parcella Of Residential House Bearing No. NF- 108, Admeasuring 05 Marlas 25.5 Sq. Feet (Marla Of 207 Sq. Feet), Comprised in Khata Nos. 18784/11625 Min, 18784/11625 Min, Khata No. 1784/9486/944, 4s Pur Jambhandi 200/10, Situated At Abadi Mathura Nagar, Sector Road, Jalandhar City, Jalandhar - 144004 (Punjab). Bounded - East- Outer Owner 22'-4", West- Road 20'-14", North- Mr. Mahinder Singh 5'-3" South- Gurcharan Singh 56' - 5'.

At the Auction, the public generally is invited to submit their bids personally. The Borrower(s)/Co-Borrower (s) are hereby given last chance to pay the total dues with further interest within 30 days from the date of publication of this notice, failing which the Immovable Property will be sold as per schedule. The E auction will be stopped if amount due as aforesaid, with interest and costs (including the cost of the sale) are tendered to the Authorised Officer or proof in writing his satisfaction that the amount of such secured debt, interest and costs has been paid before the date of the auction.

No officer or other person, having any duty to perform in connection with this sale shall, however, directly or indirectly bid, or acquire or attempt to acquire any interest in the Immovable Property sold.

The sale shall be subject to the conditions prescribed in the Security Interest (Enforcement) Rules, 2002 and to the following further conditions: The E-auction will take place through portal <https://DisposalHub.com> on 21-06-2023 between 2.00 PM to 3.00 PM with limited extension of 10 minutes each.

**Terms and Condition:**

- The particulars specified in the Schedule herein below have been stated to the best of the information of the undersigned, but the undersigned shall not be answerable for any error, misstatement or omission in the information. In the event of any dispute arising as to the amount bid, or as to the bidder, the Immovable Property shall at once again be put up to auction subject to the discretion of the Authorised Officer.
- The Immovable Property shall not be sold below the Reserve Price.
- Said Increment Amount will be Rs. 10 Lakhs (Rupees Ten Thousand Only).
- All the Bids submitted for the purchase of the property shall be accompanied by Earnest Money as mentioned above by way of a Demand Draft favoring the "TATA CAPITAL HOUSING FINANCE LTD." Payable at Branch address. The Demand Draft will be returned to the unsuccessful bidders after auction. For payment of EMD through NEFT/RTGS/IMPS, kindly contact Authorised Officer.
- The highest bidder shall be declared as successful bidder provided always that he/she is legally qualified to bid and provided further that the bid amount is not less than the reserve price. It shall be in the discretion of the Authorised Officer to decline acceptance of the highest bid when the price offered appears to be clearly inadvisable as to make it inadvisable to do so.
- For reasons recorded, it shall be in the discretion of the Authorised Officer to adjourn/discontinue the sale.
- Inspection of the Immovable Property can be done on 13-06-2023 between 11 AM to 5.00 PM, with prior appointment.
- The person declared as a successful bidder shall, immediately after such declaration, deposit twenty-five per cent of the amount of purchase money/bid which would include EMD amount to the Authorised Officer within 24hrs and in default of such deposit, the property shall forthwith be put to fresh auction/sale by private treaty.
- In case the initial deposit is made as above, the balance amount of the purchase money payable shall be paid by the purchaser to the Authorised Officer on or before the 15th day from the date of confirmation of the sale of the property, exclusive of such day, or if the 15th day is a Sunday or other holiday, then on the first office day after the 15th day.
- In the event of default of any payment within the period mentioned above, the property shall be put to fresh auction/sale by private treaty. The deposit including EMD shall stand forfeited by TATA CAPITAL HOUSING FINANCE LTD and the defaulting purchaser shall lose all claims to the property.
- Detailed of any encumbrances, known to the TATA CAPITAL HOUSING FINANCE LTD, to which the property is liable, as per table above. The incoming Bidder is advised to make their own independent inquiries regarding encumbrances on the property including statutory liabilities areas of property tax, electricity etc.
- For any other details or for procedure online training on e-auction the prospective bidders may contact the Service Provider, M/s NexGen Solutions Private Limited, Address: #203, 2nd Floor, Shree Shyam Palace, Sector: 482 Crossing, Railway Road, Gurgaon - 122 006 through its Mobile No. +91 97100 29933, +91 98100 29926, Tel. No. +91 124 233 933, E-mail ID: [ESDSD@disposalhub.com](mailto:ESDSD@disposalhub.com) or Manish Bansal, Email ID: [Manish.Bansal@tatacapital.com](mailto:Manish.Bansal@tatacapital.com) Authorised Officer Mobile No. 9589939696. Please send your query on WhatsApp Number - 959078666.
- TDS of 1% will be applicable and payable by the highest bidder over the highest declared bid amount. The payment needs to be deposited by highest bidder in the PAN of the owner/borrower(s) and the copy of the challan shall be submitted to our company.
- Please refer to the below link provided in secured creditor's website <https://bit.ly/3oXzH4H> for the above details.
- Kindly also visit the link: <https://www.tatacapital.com/property-disposal.html>
- Please Note - TCHFL has not engaged any broker/agent apart from the mentioned auctioning partner for sale/auction of this property. Interested parties should only contact the undersigned or the Authorised officer for all queries and enquiry in this matter.

Place: Punjab Sd/- Authorized Officer,  
 Date: 18.05.2023 Tata Capital Housing Finance Ltd.

**NOTICE**



**Transfer of equity shares of the Company to the Investor Education and Protection Fund Authority (IEPFA)**

Shareholders are hereby informed that pursuant to the provisions of Investor Education and Protection Fund Authority (Accounting, Audit, Transfer and Refund) Rules, 2016 ("the Rules") the Final Dividend declared for the financial year 2015-16, which remained unclaimed for a period of seven years will be credited to the Investor Education and Protection Fund (IEPFA) in a period of 30 days after the due date, i.e., August 25, 2023. The Shares on which Final Dividend was unclaimed for seven consecutive years starting from 2015-16 will also be transferred as per the procedure set out in the Rules.

The Company will not transfer such Shares to the IEPFA where there is a specific order of Court/Tribunal restraining transfer of such Shares or where the Shares are hypothecated/pledged under the Depositories Act, 1996. In compliance to the Rules, the Company has already communicated individually the shareholders concerned and the details of Dividend and Shares liable to be transferred to IEPFA and IEPFA respectively are also made available on our website. Shareholders concerned may refer to the web-link [www.vguard.in/investorrelations](http://www.vguard.in/investorrelations) to verify the details of their unclaimed dividend and the shares liable to be transferred.

Shareholders who have not claimed Final Dividend for the Financial Year 2015-16 are requested to claim the same on or before August 14, 2023.

Shareholders holding shares in physical form and whose shares are liable to be transferred to IEPFA, may note that the Company would be issuing duplicate share certificate(s) in lieu of the original held by them for the purpose of transfer of shares to IEPFA and upon such issue, the Company shall inform the Depository by way of Corporate Action to convert the Duplicate Share Certificate(s) into DEMAT form and transfer in favor of IEPFA. The original share certificate(s) which are registered in the name of original shareholders will stand automatically cancelled and are deemed non-negotiable. Shareholders holding shares in dematerialized form and whose shares are liable to be transferred to IEPFA, may note that the Company shall inform the Depository by way of Corporate Action for transfer of Shares in favor of the DEMAT account of the IEPFA.

Shareholders may further note that the details of unclaimed Dividend and Shares of the concerned shareholders made available to the Company on its website shall be treated as adequate notice in respect of issue of duplicate share certificate(s) by the Company for the purpose of transfer of shares to IEPFA.

In case, the Company does not receive any request from the shareholders concerned on or before August 14, 2023, the Company with a view to adhering with the requirements of the Rules shall transfer the Dividend to the IEPFA within a period of 30 days after the due date, i.e., August 25, 2023. The shares on which Dividend is unclaimed for seven consecutive years shall also be transferred without any further notice.

Please note that no claim shall lie against the Company in respect of Unclaimed Dividend account and shares transferred to the IEPFA Authority. Shareholders may claim the Dividend and corresponding shares transferred to the IEPFA Authority including all benefits accruing on such shares, if any, from the IEPFA Authority after following the procedure prescribed in the Rules.

For any queries on the above matter, Shareholders are requested to contact the Company's Registrar and Transfer Agent, M/s. Link Intime India Pvt. Ltd., Surya 35, Mayflower Avenue, Behind Senthil Nagar, Sowaripalayam Road, Coimbatore - 641 026, Tel: 0422 2343795, E-mail: [coimbatore@linkintime.co.in](mailto:coimbatore@linkintime.co.in)

For V-GUARD INDUSTRIES LIMITED  
 50/-  
 Kochi 18.05.2023 Vikas Kumar Tak Company Secretary

V-GUARD INDUSTRIES LIMITED, Regd. Office: 42/962, Vennala High School Road, Vennala PD, Ernakulam - 682 028, Kerala, India. Ph: 0484-4335000, E-mail: [mail@vguard.in](mailto:mail@vguard.in) | Website: [www.vguard.in](http://www.vguard.in) | CN: L31200K19595R(C)10010

**Opinion, Insight Out**



**Opinion, Monday to Saturday**

To book your copy, sms reachbs to 57575 or email [order@bsmail.in](mailto:order@bsmail.in)

**Business Standard Insight Out**



**Stepping up the game with new milestones**

Gulf Oil Lubricants India Limited Registered & Corporate Offices: IN Centre, 49/50, MIDC, 12th Road, Andheri (E), Mumbai-400093  
 Hyderabad, India, CIN No. L22230IN2009PLC097068 Tel No. +91 22 6847777 Fax: +91 22 28248232 | Website: [www.gulfoilindia.com](http://www.gulfoilindia.com) | Email: [secretarial@gulfoil.com](mailto:secretarial@gulfoil.com)

**EXTRACT OF AUDITED FINANCIAL RESULTS FOR THE YEAR ENDED MARCH 31, 2023**

Particulars	Standalone				Consolidated			
	Quarter ended March 31, 2023 (Audited)	Quarter ended March 31, 2022 (Audited)	Year ended March 31, 2023 (Audited)	Year ended March 31, 2022 (Audited)	Quarter ended March 31, 2023 (Audited)	Quarter ended March 31, 2022 (Audited)	Year ended March 31, 2023 (Audited)	Year ended March 31, 2022 (Audited)
Revenue from Operations	79,204.99	63,892.99	2,99,910.02	2,19,163.88	79,204.99	63,892.99	2,99,910.02	2,19,163.88
Profit from ordinary activities before tax	8,401.99	8,614.34	31,270.40	28,432.77	8,400.41	8,612.38	31,270.80	28,431.61
Net Profit from ordinary activities after tax	6,217.29	6,338.43	23,229.99	21,107.60	6,215.71	6,337.47	23,230.39	21,105.64
Total Comprehensive Income for the period (comprising Profit and other Comprehensive Income for the period)	6,298.65	6,392.66	25,986.86	21,204.90	6,297.71	6,390.70	25,987.90	21,202.84
Equity share capital (Face value ₹ 2 per share)	980.94	1,008.54	980.94	1,008.54	980.94	1,008.54	980.94	1,008.54
Reserves (excluding Revaluation reserves)			1,10,861.86 (Rs. 31/03/2023)	1,01,261.78 (Rs. 31/03/2022)			1,10,862.84 (Rs. 31/03/2023)	1,01,259.80 (Rs. 31/03/2022)
Earnings Per Share (Face value ₹ 2 per share)								
a) Basic - ₹	"12.68	"12.57	47.30	41.89	"12.67	"12.57	47.30	41.89
b) Diluted - ₹	"12.66	"12.35	47.16	41.63	"12.65	"12.35	47.16	41.63

\*Not Annualised

Notes:

1. The above is an extract of the detailed format of Audited Financial Results filed with the Stock Exchanges under Regulation 33 of the SEBI (Listing Obligation and Other Disclosure Requirements) Regulation, 2015. The full format of the Audited Financial Results is available on the stock exchange websites, [www.nseindia.com](http://www.nseindia.com), [www.bseindia.com](http://www.bseindia.com) and on the Company's website [www.gulfoilindia.com](http://www.gulfoilindia.com).

2. The Board of Directors have recommended a final dividend of ₹ 25/- per equity share (i.e. 1250% on face value of ₹ 2 per equity share) for the financial year ended 31 March 2023 subject to approval of members at Annual General Meeting.

For and on behalf of Board of Directors of GULF OIL LUBRICANTS INDIA LIMITED  
 Ravi Chawla Managing Director & CEO  
 DIN: 02205474

Place: Mumbai Date: May 18, 2023

#BSMorningShow

Infocus

What does India's latest macro data imply?

Today's Special

Why does K Srinath Reddy believe booster shots are no longer needed?

Market Insight

Has the Nifty IT-NASDAQ correlation ended?

5paisa presents Business Standard MORNING SHOW Mon - Fri | 8am

Get the answers in today's episode

Visit [mybs.in/MorningShow](https://mybs.in/MorningShow) or scan this code to watch.



